

## हबकुक

**ब्रेक्ब मुरः** एको किताब हबकुकमी ब्रेक्शो बाक्ब। हबकुक आ अर्थ “मुष्प मुर”, “शुश दाक्ब मुर” बाक्ब। मेको परमप्रभु यावे आ लोव्र पाइब बाक्त।

**गेना ब्रेक्शो:** कल्दी आन लडाइ पाइबपुकी ६०५ बि. सी.म निमवे ग्राशा, बारना बारन लशो बाक्तेकम। हबकुक १:६ हबकुकम एको किताब यहूदा डा पिप योसीयाह आ पाला ६३९-६०९ बि. सी.म नु यहूदा डा पिप योयाकीम ६०९-५९८ बि. सी.म आस सासन पचा क्येडा डोंइती ब्रेक्शो बाक्त। हबकुक येरमीया आ लोव्र पची ना यो बाक्शो बाक्त।

**मारदे ब्रेक्शो:** परमप्रभु यावेमी इस्माएली आन कली निसाफ पाइब। इस्माएली आन कली श्येत गेब सजाइ गेचा पुंडसीनीम। ठीक पाइब आन थमा सुइक्तीके ब्रोंइनीम।

### मरिम्शो दुम्तीके आ पर्बम लोव्र

**१** एको परमप्रभु यावे आ लोव्र पाइब हबकुकमी परमप्रभु यावे रे पा नोले दुम्ब ततीक तशो बाक्ब।

**२** मिनु हबकुकमी “परमप्रभु यावे, गो गेना सम्म इन कली ‘वारच पन’ दे पुंडनुडा? गे काइ मनेनेनी? ‘हुश ख्वाक्श पोक्नीम’ दे थोइनुड। तन्न गे काइ मप्रोइनीनी।

**३** गे मारदे आं कली मरिम्शो पशो तपाइक्नीनी? गे मारदे आं कली श्येत जशो तपाइक्नीनी? ख्वतम सेल्तीके नु जिचा पोक्तीक आं डोंइती बाक्नीस। तेइ तेइ राम्शी पचा नु जिचा ला पोक्नीम।

**४** मिनु इन अरेशो मपाइनीम। ठीक पाइबपुकीमी ग्राने मचाप्नीम। इन अरेशो मटीबपुकीमी ठीक पाइब आन कली पुम्नीम। मिनु निसाफ पतीके दूली दुम्ब” देंती।

### ਕਲਦੀ ਆਨ ਪਰਬਮ ਲੋਕ ਪਸ਼ੇ

**5** ਮਿਨੁ ਪਰਮਪ੍ਰਭੂਮੀ ਆਂ ਕਲੀ “ਰਾਗੀ ਰਾਗੀ ਡਾ ਸੁਰ ਆਨ ਕਲੀ ਕੋਵੜੋ। ਮੇਕੋ ਆਨ ਕਲੀ ਕੋਵੜਾ, ਗੇ ਛਕ ਲਾਕਨੇਵੇ। ਮਾਰਦੇ ਹਨਾ ਇਨ ਭ੍ਰਾਂਤੀਕ ਨਾਕਤੀਮੀ ਗੇਯ ਕਾ ਪਸ਼ੇ ਬਾਕਬ। ਮੇਕੋ ਇ ਕਲੀ ਦੇਂਤੇਕਮ ਹਨਾ ਧੋ, ਗੇ ਮੇਕੋ ਥਮਾ ਸਸੁਇਕਨੇਵੇ। ਪ੍ਰੇਰਿਤ ੧੩:੪੧

**6** ਗੋ ਕਲਦੀ ਡਾ ਸੁਰ ਆਨ ਕਲੀ ਪੋਕਨੁਡਮੀ। ਮੇਕੋ ਹਿੰਚਾ ਡਾ ਨੁ ਸ਼ਿਸ਼ੀ ਸਪਾਇਕਬ ਬਾਕਨੀਮ। ਮੇਕੋਪੁਕੀਮੀ ਰਾਗੀ ਨੇਲਲ ਕਲੀ ਗ੍ਰਾਸਾ, ਸੁਰ ਆਨ ਖਿੰ ਨੁ ਬਾਕਤੀਕੇ ਰੋਇਕਨੀਮ।

**7** ਮੇਕੋਪੁਕੀ ਸ਼ਯੇਤ ਗੇਬ ਨੁ ਸ਼ੁਸ਼ ਹਿੰਚਾ ਡਾ ਬਾਕਨੀਮ। ਮਿਨੁ ‘ਮਾਰ ਠੀਕ ਨਿਸਾਫ ਪਤੀਕੇ ਬਾਕਬ? ਸੁ ਮਾਨ ਤਾਇਬ ਬਾਕਬਾ’ ਦੇ ਆਂਮਾਨ ਦੇਂਨੀਮ।

**8** ਮੇਕੋ ਆਨ ਸ਼ਾਰਾ ਜੋਇ ਆਨ ਕਧੇਡਾ ਰੀਬ ਪਾ ਦੌਰਬ ਬਾਕਨੀਮ। ਮਿਨੁ ਨਾਕਦੋ ਗ੍ਰੂਬ ਫਰ ਖੋਦੇਂਸ਼ੋ ਪਾ ਸਾਇਕਬ ਬਾਕਨੀਮ। ਮੇਕੋ ਆਨ ਸ਼ਾਰਾ ਬਾਰਨੀਮ। ਮੇਕੌ ਆਨ ਸ਼ਾਰਾ ਡੋਇਕਬ ਡੋਨ ਰਾਗੀ ਰੇ ਜਾਕਨੀਮ। ਕਕਾਕੁਲੀ ਖੋਦੇਂਸ਼ੋ ਪਾ ਬੇਰਸਾ, ਰੀਬ ਪਾ ਸਿੱਖਾਰ ਗਿਆਇਕਨੀਮ। ਸੇਫਨਾਹ ੩:੩

**9** ਮੇਕੋਪੁਕੀ ਡਾਂਤੀ ਬਾਰਸਾ, ਹੁਸ਼ ਖਾਕਸ਼ ਪੋਕਚਾ ਕਲੀ ਜਾਕਨੀਮ। ਮਿਨੁ ਸੁਰ ਆਨ ਕਲੀ ਬਾਲਵਾ ਖੋਦੇਂਸ਼ੋ ਹਿਕਨੇ ਮਚਾਪਚਾ ਡਾ ਪਾ ਸ਼ੁਸ਼ ਗਿਆਇਸ਼ਾ, ਖੁੱਪੀਮ।

**10** ਮਿਨੁ ਪਿਪ ਆਨ ਪਰਬਮ ਸ਼ੁਕਸ਼ੀ ਪਾਇਨੀਮ। ਹੁਕੁਮ ਪਾਇਬ ਆਨ ਪਰਬਮ ਤੋਕਸ਼ੋ ਲੋਕ ਪਾ ਰਿਤੀਨੀਮ। ਮੇਕੋਪੁਕੀਮੀ ਬੋਲ੍ਹੀ ਦਰਵਾਰ ਆਨ ਪਰਬਮ ‘ਗੋ ਗ੍ਰਾਨਨਾ’ ਦੇ ਖਵਪ ਤੇਲਸਾ ਡੋਇਸ਼ਾ ਲਸ਼ਾ, ਆਂਮ ਕੇ ਸੇਲਨੀਮ।

**11** ਮੇਕੋ ਫਸ ਖੋਦੇਂਸ਼ੋ ਪਾ ਗਾਕਨੀਮ। ਮਿਨੁ ਪਾਪ ਪਾ ਦੋਸ ਤਾਇਬ ਦੁਸ਼ਨੀਮ। ਮੇਕੋਪੁਕੀਮੀ ਆਂਮ ਸਕਿ ਕਲੀ ਲਾ ਥਮਾ ਸੁਇਕਨੀਮ” ਦੇਂਤ।

### ਹਕੂਕਮ ਪਰਮਪ੍ਰਭੁ ਕਲੀ ਪੁੰਡਿਸ਼ੋ

**12** ਮਿਨੁ ਹਕੂਕਮੀ “ਪਰਮਪ੍ਰਭੁ ਧਾਵੇ, ਆਂ ਪਰਮਪ੍ਰਭੁ, ਗੇ ਕਾ ਲਾ ਆਂ ਪਰਮਪ੍ਰਭੁ ਬਾਕਨੀਨੀ। ਗੋ ਮਬੇਕਨੀਕੀ। ਪਰਮਪ੍ਰਭੁ ਧਾਵੇ, ਗੇ ਮੇਕੋ ਆਨ ਕਲੀ ਨਿਸਾਫ ਪਚਾ ਕਲੀ ਧੋਵੜੀਨੀ। ਗੇ, ਆਂ ਸੇਰਥੇ ਫੁਲਲੁ, ਗੇ ਮੇਕੋ ਆਨ ਕਲੀ ਸਜਾਇ ਗੇਚਾ ਕਲੀ ਵੋਇਕਤੀਨੀ। ਧੇਰਮੀਧਾ ੧੦:੨੪

**13** ਗੇ ਮਰਿਸ਼ੋ ਪਸ਼ੋ ਕਾਇ ਤਨੇ ਮਚਾਪੀਨੀ। ਮਰਿਸ਼ੋ ਪਸ਼ੋ ਫਾਲਨੇ ਮਚਾਪੀਨੀ। ਮੋਦੇਂਸ਼ੋ ਬਾਕਤ ਹਨਾ ਧੋ, ਥਮ ਮਰਿਸ਼ੋ ਪਾਇਬ ਆਨ ਕਲੀ ਤਸਾ, ਮਾਰਦੇ ਮਾਰੇਡ ਸਦੰਨੀਨੀ? ਇਨ ਅਰੇਸ਼ੋ ਮਟੀਬਪੁਕੀਮੀ ਆਂਸ ਕਿੱਡਾ ਠੀਕ ਪਾਇਬ ਸੁਰ ਆਨ ਕਲੀ ਸਦਮੇਨੁ, ਗੇ ਮਾਰਦੇ ਸਿਕਸੀ ਪਾ ਬਾਕਨੀਨੀ?

**14** ਗੇ ਸੁਰ ਆਨ ਕਲੀ ਸਮੁਨਾ ਡਾ ਡਾਂਡ ਖੋਦੇਂਸ਼ੋ ਸੇਲਤੀਨੀ। ਸਾਸਨ ਪਾਇਬ ਮਬਾਕਸ਼ੋ ਗੇਣਾ ਗਾਕਬ ਆਇਕਚ ਜਨਤੁ ਖੋਦੇਂਸ਼ੋ ਸੇਲਤੀਨੀ।

**15** ਮਿਨੁ ਆਨ ਜੋਰੀ ਸਤ੍ਰੁਮੀ ਨੇਲਲ ਆਨ ਕਲੀ ਬੋਲਸੀਮੀ ਖੋਦੇਂਸ਼ੋ ਪਾ ਰੇਤੀਮ। ਮੇਕੋ ਆਨ ਕਲੀ ਗਿਆਇਲੀਮ ਪਿਕਸਾ, ਗੁੰਝਨੀਮ। ਆਨ ਗਿਆਇਕਤੀਕੇਮੀ ਖੁਪੀਮ। ਮਿਨੁ ਡਾਂਡ ਰੇਣਸ਼ੋ ਖੋਦੇਂਸ਼ੋ ਪਾ ਗੇਰਸ਼ੋ ਬਾਕਨੀਮ।

**16** ਮੋਪਤੀਕੇ ਮੇਕੋਪੁਕੀਮੀ ਆਨ ਗਿਆਇਲ ਕਲੀ ਕਿਓਰਸਾ ਚਛੇਨੀਮ। ਆਨ ਗਿਆਇਕਤੀਕੇ ਕਲੀ ਚੋਸਾ ਚਛੇਨੀਮ। ਮਾਰਦੇ ਹਨਾ ਮੇਕੋ ਗਿਆਇਲ ਨੁ ਗਿਆਇਕਤੀਕੇ ਰੇ ਪਾ ਸ਼ੁਸ਼ ਤਸਾ, ਬ੍ਰੋਵਰਸ਼ੋ ਜਾਇਨੀਮ।

**17** ਮਾਰ, ਮੇਕੋਪੁਕੀਮੀ ਆਨ ਗਿਆਇਲੀਮ ਰੇਨਾ ਰੇਨ, ਰਾਗੀ ਰਾਗੀ ਡਾ ਸੁਰ ਆਨ ਕਲੀ ਸ਼ਿਸ਼ੀ ਮਪਥੁ, ਖਤਮ ਸੇਲਨਾ ਸੇਲਨ ਬਾਕਚਾ ਗੇਨੀਨੀ?” ਦੇ ਹਕੂਕਮੀ ਪਰਮਪ੍ਰਭੁ ਕਲੀ ਦੇਂਤ।

## 2

### ਪਰਮਪ੍ਰਭੁਮੀ ਲੋਕ ਲੇਸ਼ਸ਼ੋ

**1** ਗੋ ਨੇਲਲ ਤਚਾ ਡਾ ਪਾ ਰਾਪਣਾ ਬਾਕਨੁਡ। ਗੋ ਗਾਰੋ ਡੋਇਸ਼ਸਾ ਕੋਕਨੁਡ। ਮਿਨੁ ਪਰਮਪ੍ਰਭੁ ਧਾਵੇਮੀ ਆਂ ਕਲੀ ਮਾਰ ਦੇਂਬਾ, ਮੇਕੋ ਨੇਲਲ ਤਸਾ ਨੇਂਸਾ ਬਾਕਨੁਡ। ਆਂ ਕਲੀ ਮਾਰੇਡ ਲੋਕ ਲੇਪਬਾ ਕੌਂ, ਦੇ ਰਿਸੁਡ। ਯਸੈਧਾ ੨੧:੮

**2** ਮਿਨੁ ਨੋਲੇ ਪਰਮਪ੍ਰਭੁ ਧਾਵੇਮੀ ਆਂ ਕਲੀ “ਗੇ ਇ ਤਸੋ ਨੇਂਸ਼ੋ ਬ੍ਰੇਕਤੋ। ਰਿਸ਼ੋ ਪਾ ਰੁਚਾ ਡਾ ਪਾ ਫੁਲਲੁ ਤਾਰ ਬ੍ਰੇਕਤੋ। ਮਿਨੁ ਸੁ ਮੇਕੇਰ ਲਾਇਬਾ, ਮੇਕੋਮ ਰੀਬ ਪਾ ਪਫੇਨੇ ਚਾਪ੍ਬ। ਯਸੈਧਾ ੩੦:੮; ਪ੍ਰਕਾਸ਼ ੧:੧੧,੧੧

**3** ਮਾਰਦੇ ਹਨਾ ਇ ਤਸੋ ਆਂ ਦੇਂਸ਼ੋ ਨਾਕਤੀ ਜਾਕਬ। ਮੇਕੋ ਦੀਸਾ ਨਿਤਥੀ ਸਦੁਸਤ ਹਨਾ ਧੋ, ਮੇਕੋ ਕਲੀ ਰਿਸ਼ਾ ਬਾਕਕੋ। ਮੇਕੋ ਥਮਾ ਪਾ ਦੁੰਬ। ਦੇਸ਼ ਸਪਾਇਬ। ਇਜੀਕੀਏਲ ੧੨:੨੩; ੨ ਪਤ੍ਰਸ ੩:੯

**४** गे ठेयब लेशशो कली कोवङ्डो। मेको आ थुं मरिम्शो बाकब। तन्न ठीक पाइब आं कली थमा सुइशशा ब्रोइब।

**५** मिनु शुश शोंप कली थमा सुइकचा दूली बाकब। ठेयब लेशशो मुर मलीब। मेको आ शोव तुरस खोदेंशो पा पाकशा बाकब। बेकपाइकब खोदेंशो पा गेनायो मरूब। रागी रागी डा मुर नेल्ल आन कली खुप्शा आंम के सेल्ब” देत।

### मुर आन कली दिप्ब कली हुइशशो

**६** मिनु “मुर नेल्लेमी मोदेंशो मुर आ पर्बम मुने तोकचा डा लोव पाइनीम। मेको आ पर्बम शुकशी लोव पा, आबी आबी, गे अरु मुर आन शोंप आंम कली तेल्तीवी। गे गेना सम्म अरु मुरुमी इ कली गेशो क्येट आंम कली वोइक्नेवे?

**७** मार, इ कली जेर गेबपुकी कालेमीन मबोक्नीमी डा? मेकोपुकी सेंसीशा इ कली महिंपाइक्नीमी डा? मेना गे श्येत जाइब दुम्नेवे।

**८** मारदे हना गे रागी रागी डा शुश मुर आन शोंप रोइकताकनी। मुल चहिं इ साइक्तीक रे ब्रोइशोपुकीमी इ के बाकशो नेल्ल रोइक्नीम। गे मुर आन कली हुश ख्राकश पोक्तीवी। गे रागी, सहरपुकी नु मेकेर बाकब मुर नेल्ल आन कली खतम सेल्तीवी” देत। हबकुक २:१७

**९** “आबी आबी, गे मरिम्शो पा क्येट चेम्नेवे। मोपा इ खिं डा मुर आन कली खतम सेल्नेवे। तन्न गे ‘श्येत मजाइनुड’ दे इ खिं इर सेल्तीवी।

**१०** गेम शुश जात जात डा मुर साइक्तीके, इ खिं डा मुर आन कली मुने तोकशा, साइकचा पुंझसीनेवे।

**११** गारो डा फुल्लुमी इ पर्बम ‘वारच पने’ दे ग्रीनीम। मिनु थाम आ तार डा शीमी मेको कली लोव लेप्ब” देत। लूका १९:४०

**१२** “आबी आबी, गे हुश ख्राकश पोक्तीकेमी, सहर का सेल्तीवी। गे ठीक मपतीकेमी सहर आ जग वोइकब बाकनेवे। येरमीया २२:१३; मीका ३:१०

**13** ਜਾਤ ਜਾਤ ਡਾ ਮੁਰ ਆਨ ਗੇਯ ਨੇਲਲ ਮੀ ਕਲੀ ਲਾ ਦੁੰਬ। ਰਾਗੀ ਰਾਗੀ ਡਾ ਸੁਰਪੁਕੀ ਮਲੀਚਾ ਡਾ ਗੇਯ ਪਚਾ ਕਲੀ ਸੋਸੀਨੀਮੀ, ਦੇ ਮੁਰ ਨੇਲਲ ਆਨ ਪਰਮਪ੍ਰਭੁ ਧਾਰੇ ਆ ਦੇਂਸੇ ਮਬਾਕਬਾ ਡਾ? ਧੇਰਮੀਧਾ ੫੧:੫੮

**14** ਤਨਨ ਰਾਗੀ ਨੇਲਲ ਪਰਮਪ੍ਰਭੁ ਧਾਰੇ ਆ ਸਕਿ ਡਾ ਤੁਇਕਤੀਕੇਮ ਬ੍ਰੀਸ਼ੋ ਬਾਕਬ। ਬਵਾਕਕੁਮੀ ਸਮੁਨਦ੍ਰ ਬ੍ਰੀਸ਼ੋ ਖਵਦੇਂਸੋ ਪਾ ਬ੍ਰੀਸ਼ੋ ਬਾਕਬ” ਦੇਂਤ। ਧੱਸੈਧਾ ੧੧:੧

**15** “ਆਬੀ ਆਬੀ, ਗੇ ਇ ਨੇਕਥਾ ਬਾਕਬ ਮੁਰ ਆਨ ਕਲੀ ਸੁਨੇ ਤੋਕਚਾ ਕਲੀ ਇ ਦੁਕਤੀਕ ਥੋਕਕ ਤੁੰਝਾ ਦੁਕਪਾਇਕਨੇਵੇ।

**16** ਗੇ ਠੇਯਬ ਦੁੰਘਾ ਕਧੇਡਾ ਸ਼ੁਸ਼ ਸੁਨੇ ਦੋਕਨੇਵੇ। ਮੁਲ ਇ ਪਾਲੇ ਜਾਕਤ। ਗੇ ਧੋ ਤੂਸਾ, ਦੁਕਸ਼ਾ ਦਾਇਲ ਪਾਂਇਸੋ। ਪਰਮਪ੍ਰਭੁ ਧਾਰੇਮੀ ਆ ਗ੍ਰਹਣ ਗੁਝ ਡਾ ਕਚੌਰਾ ਇ ਕਲੀ ਗੇਬ। ਮਿਨੁ ਇ ਠੇਯਬ ਦੁੰਤੀਕੇ ਸੁਨੇ ਦੋਕਬ। ਧੇਰਮੀਧਾ ੨੫:੧੫, ੨੬

**17** ਗੇ ਲੇਬਾਨੋਨ ਡਾ ਠੇਯਬ ਰਖਾ ਨੇਲਲ ਤਿੰਸੀਵੀ। ਮੇਕੇਰ ਡਾ ਬਵਾਕੀ ਡਾ ਜਨਤੁ ਨੇਲਲ ਆਨ ਕਲੀ ਮਾਰਿਸ਼ੋ ਪਾਪਤੀਵੀ। ਮੇਕੋ ਇ ਮਾਰਿਸ਼ੋ ਪਤੀਕੇ ਕਧੇਕਕ ਲੇਤਚਾ ਪੁੰਝਸੀਬ ਦੁੰਨੇਵੇ। ਮਾਰਦੇ ਹਨਾ ਗੇ ਸੁਰ ਆਨ ਕਲੀ ਹੁਸ ਖਾਕਸ਼ ਪੋਕਤੀਵੀ। ਮਿਨੁ ਰਾਗੀ, ਸਹਰਪੁਕੀ ਨੁ ਮੇਕੇਰ ਬਾਕਬ ਸੁਰ ਨੇਲਲ ਆਨ ਕਲੀ ਖਤਮ ਸੇਲਤੀਵੀ” ਦੇਂਤ।

### ਮੂਰਿਮ ਮਾਰੇਝ ਪਨੇ ਮਚਾਪ੍ਨੀਮ

**18** ਮਿਨੁ “ਮੂਰਿਮ ਮਾਰ ਗੇਯ ਪਨੇ ਚਾਪਿਆ ਡਾ? ਸੁਰ ਆ ਚੇਮਸ਼ੋ ਸੂਰਿ ਜੋਲ ਲਾ ਬਾਕਬ। ਮਾਰਦੇ ਹਨਾ ਮੇਕੋ ਚੇਮਬਮੀ ਆਂਮ ਚੇਮਸ਼ੋ ਸੂਰਿ ਕਲੀ ਥਮਾ ਸੁਇਕਬ। ਤਨਨ ਮੇਕੋ ਸੂਰਿ ਬਵਾਕਨੇ ਮਚਾਪਿ। ਧੱਸੈਧਾ ੪੪:੧੦-੨੦

**19** ਆਬੀ ਆਬੀ, ਗੇ ਸ਼ੀ ਕਲੀ ‘ਸੰਸੋ’ ਦੇ ਬਵਾਕਨੇ ਮਚਾਪਿ ਫੁਲਲੁ ਕਲੀ ‘ਬੋਕਕੋ’ ਦੇਨੇਵੇ। ਮਾਰ, ਮੇਕੋਮੀ ਸੁਰ ਕਲੀ ਸ਼ੇਨੇ ਚਾਪਿਆ? ਮੇਕੋ ਸੁਨ ਚਾਂਦੀਮੀ ਗਿਲਿਸ਼ੋ ਬਾਕਤ। ਤਨਨ ਮੇਕੋ ਨੁ ਕਾਇ ਬ੍ਰੋਇਤੀਕ ਸੋਕਤ ਮਬਾਕਬ। ਭਜਨ ਸੰਗ੍ਰਹ ੧੧੫:੪-੮

**20** ਮਿਨੁ ਪਰਮਪ੍ਰਭੁ ਧਾਰੇ ਆਂਮ ਆ ਬਾਕਤੀਕੇਮੀ ਬਾਕਬ। ਰਾਗੀ ਨੇਲਲ ਮੇਕੋ ਆ ਡੋਇਤੀ ਮਾਨ ਪਾ ਸਿਕਸੀ ਪਵਲ” ਦੇਂਤ। ਭਜਨ ਸੰਗ੍ਰਹ ੧੧:੧੧; ਭਜਨ ਸੰਗ੍ਰਹ ੭੬:੯; ਜਕਰਿਧਾ ੨:੧੭; ਪ੍ਰੇਰਿਤ ੮:੩

# 3

## हबकुक ग्यरसीशो

**१** परमप्रभु यावे आ लोङ्व पाइब हबकुकमी परमप्रभु यावे कली  
लोङ्व पा कुम्सो पा ठेयब सेल्तु।

**२** “परमप्रभु यावे, गो इन पशो नेल्ल नेंता। परमप्रभु यावे, गो इन  
पशो तशा, इन कली ठेयब सेल्नुड। आंड ब्रोइंटीक नाक्तीमी मेको  
लेंशा कोइंदीन। मेको तुइक्पतीन। गे गाइक्ताक्नी हना, यो इन शिशी  
मिम्तीन।

**३** परमप्रभु तेमान रे पा जाक्त। मेको का ला परमप्रभु पारान डांडा  
रे जाक्त। ठेयब सेंदा पा आ ठेयब दुम्तीकेमी सरीड सुम्सो बाक्त।  
आ मान ततीकेम रागी नेल्ल ब्रीशो बाक्त। ब्यवस्था ३३:२

**४** मेको आ छेड्छेड नां दाप्शो खोदेंशो बाक्त। आ गुइरे पा चेयरे  
गूशो बाक्त। मेकेर आ सक्ति खुइश्शो बाक्ब।

**५** आ डोइंती मुर आन कली साइक्तीक रोइ लत। आ नोले मुर  
बेक्तीक रोइम खोइक्तु।

**६** मेको गाक्शा नाइश्शा, रागी हिम्पाइक्तु। मेकोमी कोवडानु,  
रागी रागी डा मुर आन कली खिंखि पपाइक्तु। गेना हना यो बाक्ब  
डांडा ब्रेत्नीम। मेको गेना हना यो लीब पहाड नेल्ल यशो खोदेंशो  
पा दिम दुम्तेक्म। मेकोमी साइ डोइंती रे मोदेंशो पशो बाक्त। भजन  
संग्रह १०४:३२

**७** गो कुशन रागी डा ताम्बुमी बाक्ब आन कली श्येत जशो ताता।  
मिदयान डा ताम्बु आन सुम्तीके हिम्साक्म।

**८** परमप्रभु यावे, गे खोलापुकी नु गाइक्तीनी? गे ठेयब समुन्द्र  
आ पर्बम चुरनी? इन शारा नु बग्गी आन कली लां कोइशा ग्रातीनी।

**९** गे इन लिब्रा ग्रुइताक्नी। गे इन ब्रा ते देंनी मेक लत। गे खोला  
शाइक्तीकेमी रागी कली चेत्तीनी।

**१०** मिनु डांडापुकी इन कली तशा रोम्सीनीम। ठेयब रेउ यित।  
ठेयब समुन्द्र आ रेयके नेंसाक्व। भजन संग्रह ७७:१७

**11** ઇન આપ્શો બ્રા જિલ પા બ્રશા બેરમેનુ, ઇન તૂતીક જિલ્મીલ પવાનુ, નાં મસોવ્ર | મિનુ તાસ્લા સરીડમ નાંડિસાકવ | યહોસુ ૧૦:૧૩

**12** ગે ગાઇશશા રાગી તાર ગાકતીની | ચુરશા રાગી રાગી ડા મુર આન કલી દિપ્શા સાઇકતીની |

**13** ગે ઇન આંમ યોવ્રશો મુર આન કલી પ્રોંઝચા, દે જાકતીની | ઇન તેલ લુકશો મુર કલી પ્રોંઝથ જાકતીની | તન્ન ગે ઇન અરેશો મટીબ રાગી ડા ઠેયબ મુર આ ખિં તલા તારી રે જગ સમ્મ પ્રેતીની | ભજન સંગ્રહ ૧૮:૮, ૧૬

**14** મિનુ ગે મેકો આ લડાઇ પાઇબ આન બ્રામ આન પિયા ખિંતીની | મેકોપુકી ખુઇશશા બાક્બ પ્રુડગ મુર આન કલી સાઇકચા થું પા ફશ ગિવાર ખોડેશો પા જાકશો બાક્તેકમ |

**15** ગે ઠેયબ સમુન્દરી આન શારા ઓવ્રપાઇશશા, ઠેયબ બ્વાક્કુ નેલ્લ શાકપાઇકતીની | પ્રસ્થાન ૧૪:૨૬-૨૯

**16** ગો ઇન સેંદા નેનું, ખ્રિંખિ પાતા | આં શોવ યો ખ્રિંખિ પાપ્તુ | આં રુશ આગા નેલ્લ મુક્તાક્મે | ખોડીલ ખ્રિંખિ પાપ્તુ | મો હના યો આંડ કલી મરિષ્ણો પાઇબ મુર આન કલી શ્યેત દુમ નાકતી કલી રિષા બાક્તી |

**17** ફોવશી રવા મબોઇકબ | અડગુર બોટ મસિષ્બ | તેલ રવામ ફલ કાઇ મસિષ્બ | રૂમી અન્ન મસિષ્બ | ગોઠીમ બી બ્યફ નુ ક્યારશ ભેડા મબાકત હના યો,

**18** ગો પરમપ્રભુ યાવે કલી તુઇશશા ગ્યેરસીનુડ | મિનુ આં કલી શ્યેત રે પ્રોંઝબ પરમપ્રભુ કલી ઠેયબ સેલશા ગ્યેરસીનુડ | યસૈયા ૬૧:૧૦

**19** પરમપ્રભુ યાવે, આં પરમપ્રભુ આં સક્તિ બાક્બ | મેકોમી આં ખોડીલ કિશશ આ ખોડીલ ખોડેશો સેલ્બ | મેકોમી આં કલી ઠેયબ લાઇશશો ડાંડામી લતીક સક્તિ ગેબ” દે કુમ્સો પાપ્તુ |

મેકો કુમ્સો શેંબ કલી તાર પાઇશશો તાપ્તીકે તાપ્શા, મેકો કુમ્સો પપાઇકચા માલ્બ | ભજન સંગ્રહ ૧૮:૩૪

## परमप्रभु यावे आ लोक

### Bible in Sunwar (NP:suz:Sunwar)

copyright © 2011 Wycliffe Bible Translators, Inc.

Language: Sunwar

Translation by: Wycliffe Bible Translators, Inc.

### Copyright Information

© 2011, Wycliffe Bible Translators, Inc. All rights reserved.

This translation text is made available to you under the terms of the Creative Commons License: Attribution-Noncommercial-No Derivative Works. (<http://creativecommons.org/licenses/by-nc-nd/3.0/>) In addition, you have permission to port the text to different file formats, as long as you do not change any of the text or punctuation of the Bible.

You may share, copy, distribute, transmit, and extract portions or quotations from this work, provided that you include the above copyright information:

You must give Attribution to the work.

You do not sell this work for a profit.

You do not make any derivative works that change any of the actual words or punctuation of the Scriptures.

Permissions beyond the scope of this license may be available if you contact us with your request.

Printed book ISBN 9789937101646

### The Bible without Deuterocanon

in Sunwar

© 2011, Wycliffe Bible Translators, Inc. All rights reserved.

This translation is made available to you under the terms of the Creative Commons Attribution-Noncommercial-No Derivatives license 4.0.

You may share and redistribute this Bible translation or extracts from it in any format, provided that:

You include the above copyright and source information.

You do not sell this work for a profit.

You do not change any of the words or punctuation of the Scriptures.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

2014-04-30

---

PDF generated using Haiola and XeLaTeX on 18 Apr 2025 from source files  
dated 29 Jan 2022  
27cd6a1c-0244-5add-a4e8-b4f0e5104473